

ਮਦਦ ਕਰਨ ਵਾਲੇ ਅਤੇ ਨੁਮਾਇੰਦੇ



ਕੀ ਮੈਂ ਸਿਵਲ ਰੈਜ਼ੋਲੂਸ਼ਨ ਟ੍ਰਿਬਿਊਨਲ (ਸੀ ਆਰ ਟੀ) ਦੀ ਵਰਤੋਂ ਕਰਨ ਲਈ ਕਿਸੇ ਦੀ ਮਦਦ ਲੈ ਸਕਦਾ/ਸਕਦੀ ਹਾਂ?

ਸਿਵਲ ਰੈਜ਼ੋਲੂਸ਼ਨ ਟ੍ਰਿਬਿਊਨਲ (ਸੀ ਆਰ ਟੀ) ਦੀ ਵਰਤੋਂ ਕਰਨ ਵੇਲੇ, ਆਪਣੇ ਆਪ ਲਈ ਬੇਲਣਾ ਜ਼ਰੂਰੀ ਹੈ ਜੇ ਤੁਸੀਂ ਇਹ ਕਰਨ ਦੇ ਯੋਗ ਹੋਵੋ। ਜੇ ਤੁਸੀਂ ਚਾਹੁੰਦੇ ਹੋ ਕਿ ਸੀ ਆਰ ਟੀ ਦੀ ਕਾਰਵਾਈ ਦੌਰਾਨ ਕੋਈ ਤੁਹਾਡੀ ਮਦਦ ਕਰੇ ਤਾਂ ਅਸੀਂ ਤੁਹਾਨੂੰ ਕਿਸੇ ਮਦਦ ਕਰਨ ਵਾਲੇ (ਹੈਲਪਰ) ਨੂੰ ਲੱਭਣ ਲਈ ਉਤਸ਼ਾਹ ਦਿੰਦੇ ਹਾਂ। ਕੁਝ ਕੇਸਾਂ ਵਿਚ, ਸੀ ਆਰ ਟੀ ਦੀ ਵਰਤੋਂ ਕਰਨ ਵੇਲੇ ਤੁਸੀਂ ਆਪਣੇ ਲਈ ਕੋਈ ਨੁਮਾਇੰਦਾ ਰੱਖ ਸਕਦੇ ਹੋ।



ਮਦਦ ਕਰਨ ਵਾਲੇ ਤੋਂ ਕੀ ਭਾਵ ਹੈ?

ਮਦਦ ਕਰਨ ਵਾਲਾ ਬਹੁਤ ਸਾਰੀਆਂ ਵੱਖ ਵੱਖ ਚੀਜ਼ਾਂ ਵਿਚ ਤੁਹਾਡੀ ਮਦਦ ਕਰ ਸਕਦਾ ਹੈ।

ਉਦਾਹਰਣ ਲਈ, ਮਦਦ ਕਰਨ ਵਾਲਾ:

- ਤਿਆਰ ਹੋਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ
- ਨੋਟ ਲਿਖ ਸਕਦਾ ਹੈ
- ਤੁਹਾਡੀ ਜਜ਼ਬਾਤੀ ਮਦਦ ਕਰ ਸਕਦਾ ਹੈ
- ਐਨਲਾਈਨ ਫਾਰਮ ਭਰਨ ਵਿਚ ਤੁਹਾਡੀ ਮਦਦ ਕਰ ਸਕਦਾ ਹੈ

ਤੁਸੀਂ ਆਪਣੀ ਮਦਦ ਕਰਨ ਵਾਲੇ ਤੋਂ ਕਿੰਨੀ ਮਦਦ ਲੈਣਾ ਚਾਹੁੰਦੇ ਹੋ, ਅਤੇ ਉਹ ਤੁਹਾਨੂੰ ਕਿੰਨੀ ਮਦਦ ਦੇ ਸਕਦਾ ਹੈ, ਇਸ ਬਾਰੇ ਤੁਹਾਨੂੰ ਉਸ ਨਾਲ ਪਹਿਲਾਂ ਹੀ ਗੱਲ ਕਰਨੀ ਚਾਹੀਦੀ ਹੈ।

ਮਦਦ ਕਰਨ ਵਾਲਾ ਤੁਹਾਡੀ ਤਰਫੋਂ ਸੀ ਆਰ ਟੀ ਨਾਲ ਗੱਲ ਨਹੀਂ ਕਰ ਸਕਦਾ। ਗੱਲਬਾਤ ਤੁਹਾਨੂੰ ਆਪ ਕਰਨੀ ਪਵੇਗੀ, ਪਰ ਤੁਹਾਡੀ ਮਦਦ ਕਰਨ ਵਾਲਾ ਹਰ ਕਦਮ 'ਤੇ ਤੁਹਾਡੀ ਮਦਦ ਕਰਨ ਲਈ ਉੱਥੇ ਹੋ ਸਕਦਾ ਹੈ।





ਨੁਮਾਇੰਦੇ ਤੋਂ ਕੀ ਭਾਵ ਹੈ?

ਨੁਮਾਇੰਦਾ (ਰੈਪਰੇਜ਼ੇਨਟੇਟਿਵ) ਉਹ ਵਿਅਕਤੀ ਹੈ ਜਿਸ ਨੂੰ ਤੁਹਾਡੀ ਤਰਫੋਂ ਸੀ ਆਰ ਟੀ ਨਾਲ ਗੱਲ ਕਰਨ ਦੀ ਆਗਿਆ ਹੈ।

ਉਦਾਹਰਣ ਲਈ, ਨੁਮਾਇੰਦਾ:

- ਤੁਹਾਡੀ ਤਰਫੋਂ ਐਗਰੀਮੈਂਟ ਕਰ ਸਕਦਾ ਹੈ। ਤੁਹਾਨੂੰ ਉਸ ਚੀਜ਼ ਦੀ ਪਾਲਣਾ ਕਰਨੀ ਪਵੇਗੀ ਜਿਸ ਲਈ ਤੁਹਾਡਾ ਨੁਮਾਇੰਦਾ ਸਹਿਮਤ ਹੁੰਦਾ ਹੈ।
- ਤੁਹਾਡੇ ਝਗੜੇ ਬਾਰੇ ਸੀ ਆਰ ਟੀ ਦੇ ਸਟਾਫ ਨਾਲ ਵਿਚਾਰ ਕਰ ਸਕਦਾ ਹੈ
- ਟ੍ਰਿਬਿਊਨਲ ਦੇ ਫੈਸਲੇ ਦੀ ਕਾਰਵਾਈ ਦੌਰਾਨ ਤੁਹਾਡੀ ਤਰਫੋਂ ਸਬੂਤ ਅਤੇ ਦਲੀਲਾਂ ਦੇ ਸਕਦਾ ਹੈ
- ਝਗੜੇ ਦੀ ਸੁਣਵਾਈ ਜੇ ਮੂੰਹ-ਜਾਂ ਕਦੇ ਕਦੇ ਆਹਮੇ ,ਵੀਡਿਓ ਕਾਨਫਰੰਸ ਰਾਹੀਂ ,ਤੇ` ਟੈਲੀਫੋਨ) ਜ਼ਬਾਨੀ- (ਸਾਮੁਣਿਕੀ ਹੈ ਤਾਂ ਤੁਹਾਡੇ ਲਈ ਬੋਲ ਸਕਦਾ ਹੈ

ਜਿਸ ਧਿਰ ਦੀ ਨੁਮਾਇੰਦਗੀ ਕੀਤੀ ਜਾ ਰਹੀ ਹੈ, ਉਸ ਧਿਰ ਨੂੰ ਅਜੇ ਵੀ ਮਦਦ (ਫਾਸਿਲੀਟੇਸ਼ਨ) ਦੌਰਾਨ ਹਾਜ਼ਰ ਰਹਿਣਾ ਪਵੇਗਾ, ਜਾਂ ਕਿਸੇ ਹੋਰ ਤਰ੍ਹਾਂ ਪਾਰਟੀਆਂ ਵਲੋਂ ਕੀਤੀ ਜਾ ਰਹੀ ਗੱਲਬਾਤ ਬਾਰੇ ਪੂਰੀ ਤਰ੍ਹਾਂ ਜਾਣਕਾਰ ਰਹਿਣਾ ਪਵੇਗਾ, ਜੇ ਫਾਸਿਲੀਟੇਟਰ ਉਸ ਧਿਰ ਨੂੰ ਅਜਿਹਾ ਕਰਨ ਤੋਂ ਛੇਟ ਨਹੀਂ ਦੇ ਦਿੰਦਾ।



ਆਮ ਪੁੱਛੇ ਜਾਂਦੇ ਸਵਾਲ

ਕੀ ਮੈਨੂੰ ਮਦਦ ਕਰਨ ਵਾਲਾ ਰੱਖਣ ਲਈ ਆਗਿਆ ਦੀ ਲੋੜ ਹੈ?

ਨਹੀਂ, ਮਦਦ ਕਰਨ ਵਾਲਾ ਰੱਖਣ ਲਈ ਤੁਹਾਨੂੰ ਸਾਡੀ ਆਗਿਆ ਦੀ ਲੋੜ ਨਹੀਂ ਹੈ। ਸਾਰੀ ਗੱਲਬਾਤ ਤੁਹਾਨੂੰ ਕਰਨੀ ਪਵੇਗੀ, ਪਰ ਤੁਹਾਡਾ ਮਦਦ ਕਰਨ ਵਾਲਾ ਹਰ ਕਦਮ `ਤੇ ਤੁਹਾਡੀ ਮਦਦ ਲਈ ਉੱਥੇ ਹੋ ਸਕਦਾ ਹੈ।

ਮੈਨੂੰ ਮਦਦ ਕਰਨ ਵਾਲੇ ਵਜੋਂ ਕਿਸ ਦੀ ਚੋਣ ਕਰਨੀ ਚਾਹੀਦੀ ਹੈ?

ਤੁਹਾਨੂੰ ਧਿਆਨ ਨਾਲ ਇਹ ਵਿਚਾਰ ਕਰਨੀ ਚਾਹੀਦੀ ਹੈ ਕਿ ਤੁਸੀਂ ਮਦਦ ਕਰਨ ਵਾਲੇ ਵਜੋਂ ਕਿਸ ਦੀ ਚੋਣ ਕਰਦੇ ਹੋ। ਇਹ ਤੁਹਾਡੀਆਂ ਆਪਣੀਆਂ ਨਿੱਜੀ ਲੋੜਾਂ `ਤੇ ਨਿਰਭਰ ਕਰੇਗਾ। ਉਦਾਹਰਣ ਲਈ, ਜੇ ਅੰਗਰੇਜ਼ੀ



ਪੜ੍ਹਨਾ ਜਾਂ ਲਿਖਣਾ ਤੁਹਾਡੇ ਲਈ ਔਖਾ ਹੈ ਤਾਂ ਇਹ ਪੱਕਾ ਕਰੋ ਕਿ ਤੁਹਾਡੀ ਮਦਦ ਕਰਨ ਵਾਲੇ ਦੀ ਅੰਗਰੇਜ਼ੀ ਬਹੁਤ ਵਧੀਆ ਹੋਵੇ। ਜੇ ਤੁਸੀਂ ਕੰਪਿਊਟਰ ਚੰਗੀ ਤਰ੍ਹਾਂ ਨਹੀਂ ਵਰਤ ਸਕਦੇ ਤਾਂ ਇਹ ਪੱਕਾ ਕਰੋ ਕਿ ਤੁਹਾਡੀ ਮਦਦ ਕਰਨ ਵਾਲਾ ਟੈਕਨੋਲੋਜੀ ਨਾਲ ਚੰਗਾ ਹੈ।

ਇਹ ਪੱਕਾ ਕਰੋ ਕਿ ਤੁਸੀਂ ਆਪਣੀ ਨਿੱਜੀ ਅਤੇ ਮਾਇਕ ਜਾਣਕਾਰੀ ਬਾਰੇ ਆਪਣੀ ਮਦਦ ਕਰਨ ਵਾਲੇ 'ਤੇ ਭਰੋਸਾ ਕਰ ਸਕਦੇ ਹੋਵੋ। ਉਨ੍ਹਾਂ ਵਲੋਂ ਉਹ ਗੱਲਾਂ ਸੁਣੇ ਜਾਣ ਲਈ ਵੀ ਤੁਸੀਂ ਓਕੇ ਹੋਣੇ ਚਾਹੀਦੇ ਹੋ ਜਿਹੜੀਆਂ ਸੀ ਆਰ ਟੀ ਦੀ ਕਾਰਵਾਈ ਦੌਰਾਨ ਵਿਚਾਰੀਆਂ ਜਾ ਸਕਦੀਆਂ ਹਨ। ਤੁਹਾਨੂੰ ਇਹ ਵੀ ਵਿਚਾਰ ਕਰਨਾ ਚਾਹੀਦਾ ਹੈ ਕਿ ਕੀ ਤੁਹਾਡੀ ਮਦਦ ਕਰਨ ਵਾਲੇ ਦਾ ਝਗੜੇ ਵਿਚਲੀ ਦੂਜੀ ਧਿਰ ਨਾਲ ਕੋਈ ਸੰਬੰਧ ਤਾਂ ਨਹੀਂ ਹੈ। ਜੇ ਸੰਬੰਧ ਹੈ ਤਾਂ ਤੁਹਾਨੂੰ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਕੀ ਇਹ ਗੱਲ ਉਸ ਲਈ ਤੁਹਾਡੀ ਮਦਦ ਕਰਨ ਵਾਲੇ ਵਜੋਂ ਕੰਮ ਕਰਨਾ ਔਖਾ ਬਣਾਏਗੀ ਜਾਂ ਨਹੀਂ।

ਤੁਹਾਡੀ ਮਦਦ ਕਰਨ ਵਾਲਾ ਕੋਈ ਅਜਿਹਾ ਵਿਅਕਤੀ ਨਹੀਂ ਹੋਣਾ ਚਾਹੀਦਾ ਜਿਸ ਨੂੰ ਝਗੜੇ ਦੇ ਫੈਸਲੇ ਤੋਂ ਸਿੱਧਾ ਕੋਈ ਫਾਇਦਾ ਜਾਂ ਨੁਕਸਾਨ ਹੋਵੇਗਾ। ਉਸ ਦਾ ਸੰਬੰਧ ਕਿਸੇ ਅਜਿਹੇ ਵਿਅਕਤੀ ਨਾਲ ਵੀ ਨਹੀਂ ਹੋਣਾ ਚਾਹੀਦਾ ਜਿਸ ਨੂੰ ਫਾਇਦਾ ਜਾਂ ਨੁਕਸਾਨ ਹੋਵੇਗਾ। ਇਸ ਦੇ ਨਾਲ ਹੀ, ਤੁਸੀਂ ਆਪਣੀ ਮਦਦ ਕਰਨ ਵਾਲੇ ਨੂੰ ਗਵਾਹ ਦੇ ਤੌਰ 'ਤੇ ਨਹੀਂ ਵਰਤ ਸਕਦੇ।

ਕੀ ਮੈਂ ਨੁਮਾਇੰਦਾ ਰੱਖ ਸਕਦਾ/ਸਕਦੀ ਹਾਂ?

ਜੇ ਤੁਹਾਡਾ ਝਗੜਾ ਮੇਟਰ ਗੱਡੀ ਦੇ ਕਿਸੇ ਐਕਸੀਡੈਂਟ ਤੋਂ ਲੱਗੀਆ ਸੱਟਾਂ ਬਾਰੇ ਹੈ ਜੋ ਕਿ 1 ਅਪਰੈਲ, 2019 ਨੂੰ ਜਾਂ ਬਾਅਦ ਵਿਚ ਹੋਇਆ ਸੀ, ਤਾਂ ਤੁਸੀਂ ਆਪਣੀ ਨੁਮਾਇੰਦਗੀ ਲਈ ਕੋਈ ਵਕੀਲ ਰੱਖ ਸਕਦੇ ਹੋ। ਤੁਹਾਨੂੰ ਸੀ ਆਰ ਟੀ ਤੋਂ ਆਗਿਆ ਲੈਣ ਦੀ ਲੋੜ ਨਹੀਂ ਹੈ। ਝਗੜਿਆਂ ਦੀਆਂ ਬਾਕੀ ਸਾਰੀਆਂ ਕਿਸਮਾਂ ਲਈ ਆਮ ਨਿਯਮ ਇਹ ਹੈ ਕਿ ਧਿਰਾਂ ਨੂੰ ਨੁਮਾਇੰਦਾ ਰੱਖਣ ਦੀ ਆਗਿਆ ਨਹੀਂ ਹੈ।

ਜੇ ਤੁਸੀਂ ਕਿਸੇ ਖਾਸ ਸ਼੍ਰੇਣੀ ਵਿਚ ਆਉਂਦੇ ਹੋਵੋ ਤਾਂ ਤੁਹਾਨੂੰ ਸੀ ਆਰ ਟੀ ਤੋਂ ਆਗਿਆ ਲਏ ਬਿਨਾਂ ਨੁਮਾਇੰਦਾ ਰੱਖਣ ਦੀ ਆਗਿਆ ਹੋ ਸਕਦੀ ਹੈ। ਉਦਾਹਰਣ ਲਈ, ਬੱਚਿਆਂ ਅਤੇ ਮਾਨਸਿਕ ਸਮਰੱਥਾ ਵਿਚ ਵਿਗਾੜ ਵਾਲੇ ਬਾਲਗਾਂ ਨੂੰ ਆਪਣੇ ਆਪ ਹੀ ਨੁਮਾਇੰਦਾ ਰੱਖਣ ਦੀ ਆਗਿਆ ਹੈ।

ਜੇ ਤੁਸੀਂ ਇਨ੍ਹਾਂ ਸ਼੍ਰੇਣੀਆਂ ਵਿੱਚੋਂ ਕਿਸੇ ਵਿਚ ਨਹੀਂ ਆਉਂਦੇ ਤਾਂ ਤੁਹਾਨੂੰ ਨੁਮਾਇੰਦਾ ਰੱਖਣ ਲਈ ਸੀ ਆਰ ਟੀ ਤੋਂ ਆਗਿਆ ਮੰਗਣੀ ਪਵੇਗੀ।

ਆਪਣੇ ਸੀ ਆਰ ਟੀ ਕੇਸ ਲਈ ਕੀ ਮੈਂ ਵਕੀਲ ਕਰ ਸਕਦਾ/ਸਕਦੀ ਹਾਂ?

ਹਾਂ, ਤੁਸੀਂ ਵਕੀਲ ਕਰ ਸਕਦੇ ਹੋ। ਤੁਸੀਂ ਉਸ ਦੀ ਵਰਤੋਂ ਆਪਣੀ ਮਦਦ ਕਰਨ ਵਾਲੇ ਵਜੋਂ ਕਰ ਸਕਦੇ ਹੋ।

ਜੇ ਤੁਸੀਂ ਕਿਸੇ ਵਕੀਲ ਨੂੰ ਮਦਦ ਕਰਨ ਵਾਲੇ ਵਜੋਂ ਵਰਤ ਰਹੇ ਹੋਵੋ ਤਾਂ ਉਹ ਤੁਹਾਡੀ ਤਰਫ਼ੋਂ ਬੋਲਣ ਦੇ ਯੋਗ ਨਹੀਂ ਹੋਵੇਗਾ। ਸੀ ਆਰ ਟੀ ਵੀ ਤੁਹਾਡੇ ਕੇਸ ਬਾਰੇ ਤੁਹਾਡੀ ਮਦਦ ਕਰਨ ਵਾਲੇ ਨਾਲ ਗੱਲ ਕਰਨ ਦੇ ਯੋਗ ਨਹੀਂ ਹੋਵੇਗਾ। ਇਸ ਕਰਕੇ ਇਹ ਮਹੱਤਵਪੂਰਨ ਹੈ ਕਿ ਸੀ ਆਰ ਟੀ ਨਾਲ ਵਰਤਣ ਵੇਲੇ ਤੁਸੀਂ ਆਪਣੇ ਨਿੱਜੀ ਈਮੇਲ ਐਡਰੈਸ ਅਤੇ ਸੰਪਰਕ ਜਾਣਕਾਰੀ ਦੀ ਵਰਤੋਂ ਕਰੋ।

ਆਮ ਨਿਯਮ ਇਹ ਹੈ ਕਿ ਤੁਹਾਨੂੰ ਸੀ ਆਰ ਟੀ ਤੋਂ ਪੁੱਛੇ ਬਿਨਾਂ ਕੋਈ ਨੁਮਾਇੰਦਾ ਰੱਖਣ ਦੀ ਆਗਿਆ ਨਹੀਂ ਹੈ।

ਜੇ ਤੁਹਾਡਾ ਝਗੜਾ ਮੇਟਰ ਗੱਡੀ ਦੇ ਕਿਸੇ ਐਕਸੀਡੈਂਟ ਬਾਰੇ ਹੈ ਜਿਸ ਵਿਚ ਸੱਟਾਂ ਲੱਗੀਆਂ ਸਨ ਤਾਂ ਆਪਣੀ ਨੁਮਾਇੰਦਗੀ ਲਈ ਕੋਈ ਵਕੀਲ ਰੱਖਣ ਲਈ ਤੁਹਾਨੂੰ ਸੀ ਆਰ ਟੀ ਤੋਂ ਆਗਿਆ ਲੈਣ ਦੀ ਲੋੜ ਨਹੀਂ ਹੈ। ਪਰ ਬਾਕੀ ਸਾਰੇ ਝਗੜਿਆਂ ਲਈ ਤੁਹਾਨੂੰ ਆਗਿਆ ਲੈਣੀ ਪਵੇਗੀ। ਜੇ ਸੀ ਆਰ ਟੀ ਤੁਹਾਨੂੰ ਆਪਣੀ ਨੁਮਾਇੰਦਗੀ ਲਈ ਵਕੀਲ ਕਰਨ ਦੇਣ ਲਈ ਸਹਿਮਤ ਹੋ ਜਾਂਦਾ ਹੈ ਤਾਂ ਉਹ ਤੁਹਾਡੀ ਤਰਫ਼ੋਂ ਸੀ ਆਰ ਟੀ ਨਾਲ ਗੱਲ ਕਰਨ ਦੇ ਯੋਗ ਹੋਵੇਗਾ।

ਮੈਂ ਨੁਮਾਇੰਦਾ ਰੱਖਣ ਲਈ ਸੀ ਆਰ ਟੀ ਤੋਂ ਆਗਿਆ ਕਿਵੇਂ ਲੈਣੀ ਹੈ?

ਭਾਵੇਂ ਤੁਸੀਂ ਆਪਣੇ ਆਪ ਹੀ ਨੁਮਾਇੰਦੇ ਲਈ ਯੋਗ ਨਹੀਂ ਹੁੰਦੇ, ਤੁਸੀਂ ਅਜੇ ਵੀ ਸੀ ਆਰ ਟੀ ਤੋਂ ਅਜਿਹਾ ਕਰਨ ਦੀ ਆਗਿਆ ਮੰਗ ਸਕਦੇ ਹੋ। ਤੁਸੀਂ ਅਜਿਹਾ ਝਗੜੇ ਦੇ ਹੱਲ ਲਈ ਆਪਣੀ ਐਪਲੀਕੇਸ਼ਨ ਭਰਨ ਵੇਲੇ ਕਰ ਸਕਦੇ ਹੋ ਜਾਂ ਕਾਰਵਾਈ ਦੇ ਬਾਅਦ ਵਿਚ [ਰੈਪਰੇਜ਼ਿਨਟੇਟਿਵ ਰਿਕ੍ਰੂਮੈਂਟ ਫਾਰਮ](#) ਭਰ ਕੇ ਅਤੇ ਆਪਣੇ ਫਾਸਿਲੀਟੇਟਰ ਨੂੰ ਦੇ ਕੇ ਅਜਿਹਾ ਕਰ ਸਕਦੇ ਹੋ।

ਨੁਮਾਇੰਦਾ ਰੱਖਣ ਲਈ ਆਗਿਆ ਦੀ ਬੇਨਤੀ 'ਤੇ ਵਿਚਾਰ ਕਰਨ ਵੇਲੇ, ਸੀ ਆਰ ਟੀ ਇਹ ਵਿਚਾਰ ਕਰ ਸਕਦਾ ਹੈ ਕਿ ਕੀ:

- ਝਗੜੇ ਵਿਚਲੀ ਕਿਸੇ ਧਿਰ ਦੀ ਨੁਮਾਇੰਦਗੀ ਹੋ ਰਹੀ ਹੈ ਅਤੇ ਜੇ ਹੋ ਰਹੀ ਹੈ ਤਾਂ ਕੀ ਉਹ ਨੁਮਾਇੰਦਾ ਵਕੀਲ ਹੈ ਜਾਂ ਅਜਿਹਾ ਵਿਅਕਤੀ ਹੈ ਜਿਸ ਦੀ ਵਕੀਲ ਵਲੋਂ ਨਿਗਰਾਨੀ ਕੀਤੀ ਜਾ ਰਹੀ ਹੈ
- ਝਗੜੇ ਵਿਚਲੀ ਹਰ ਧਿਰ ਨੁਮਾਇੰਦਗੀ ਲਈ ਸਹਿਮਤ ਹੋਈ ਹੈ
- ਨੁਮਾਇੰਦਗੀ ਲਈ ਤਜਵੀਜ਼ ਕੀਤਾ ਗਿਆ ਵਿਅਕਤੀ ਸਹੀ ਹੈ
- ਇਨਸਾਫ਼ ਅਤੇ ਨਿਆਂ ਦੇ ਹਿੱਤਾਂ ਵਿਚ ਤੁਹਾਨੂੰ ਨੁਮਾਇੰਦਗੀ ਦੀ ਆਗਿਆ ਮਿਲਣੀ ਚਾਹੀਦੀ ਹੈ

ਜੇ ਸੀ ਆਰ ਟੀ ਤੁਹਾਨੂੰ ਨੁਮਾਇੰਦਗੀ ਦੀ ਆਗਿਆ ਦਿੰਦਾ ਹੈ ਤਾਂ ਤੁਹਾਨੂੰ ਅਜੇ ਵੀ ਆਪ ਹਾਜ਼ਰ ਰਹਿਣਾ ਪਵੇਗਾ ਜਾਂ ਸਾਰੀ ਕਾਰਵਾਈ ਦੌਰਾਨ ਆਪਣੀ ਸਿੱਧੀ ਰਾਇ ਦੇਣੀ ਪਵੇਗੀ।

ਨੁਮਾਇੰਦਾ ਕੌਣ ਹੋ ਸਕਦਾ ਹੈ?

- ਬੀ ਸੀ ਵਿਚ ਪ੍ਰੈਕਟਿਸ ਕਰਦਾ ਕੋਈ ਵਕੀਲ ਜਾਂ ਵਕੀਲ ਦੀ ਨਿਗਰਾਨੀ ਹੇਠਲਾ ਕੋਈ ਵਿਅਕਤੀ
- ਪਤੀ/ਪਤਨੀ, ਕੋਈ ਰਿਸ਼ਤੇਦਾਰ, ਜਾਂ ਦੋਸਤ ਜਿਹੜਾ ਨੁਮਾਇੰਦੇ ਦੇ ਤੌਰ 'ਤੇ ਕੰਮ ਕਰਨ ਲਈ ਸਹਿਮਤ ਹੋਇਆ ਹੈ
- ਧਿਰ ਵਲੋਂ ਤਜਵੀਜ਼ ਕੀਤਾ ਗਿਆ ਅਤੇ ਟ੍ਰਿਬਿਊਨਲ ਵਲੋਂ ਪ੍ਰਵਾਨ ਕੀਤਾ ਗਿਆ ਕੋਈ ਹੋਰ ਵਿਅਕਤੀ

